

Sri Guru Granth Sahib

Displaying 781 of

ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥

Naanak Ko Prabh Kirapaa Keejai Naethr Dhaekhehi Dharas Thaeraa ||1||

Please bless Nanak with Your Merciful Grace, O God, that his eyes may behold the Blessed Vision of Your Darshan. ||1||

ਸੂਹੀ (ਮਃ ੫) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧

Raag Suhi Guru Arjan Dev

ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥

Kott Karan Dheejehi Prabh Preetham Har Gun Suneeahi Abinaasee Raam ||

Please bless me, O Beloved God, with millions of ears, with which I may hear the Glorious Praises of the Imperishable Lord.

ਸੂਹੀ (ਮਃ ੫) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧

Raag Suhi Guru Arjan Dev

ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥

Sun Sun Eihu Man Niramal Hovai Katteeai Kaal Kee Faasee Raam ||

Listening, listening to these, this mind becomes spotless and pure, and the noose of Death is cut.

ਸੂਹੀ (ਮਃ ੫) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੨

Raag Suhi Guru Arjan Dev

ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥

Katteeai Jam Faasee Simar Abinaasee Sagal Mangal Sugiaanaa ||

The noose of Death is cut, meditating on the Imperishable Lord, and all happiness and wisdom are obtained.

ਸੂਹੀ (ਮਃ ੫) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੩

Raag Suhi Guru Arjan Dev

ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥

Har Har Jap Japeeai Dhin Raathee Laagai Sehaj Dhhiaanaa ||

Chant, and meditate, day and night, on the Lord, Har, Har. Focus your meditation on the Celestial Lord.

ਸੂਹੀ (ਮਃ ੫) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੩

Raag Suhi Guru Arjan Dev

ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥

Kalamal Dhukh Jaarae Prabhoo Chithaarae Man Kee Dhuramath Naasee ||

The painful sins are burnt away, by keeping God in one's thoughts; evil-mindedness is erased.

ਸੁਹੀ (ਮਃ ੫) ਛੰਤ (੬) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੮

Raag Suhi Guru Arjan Dev

ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥

Kahu Naanak Prabh Kirapaa Keejai Har Gun Suneeahi Avinaasee ||2||

Says Nanak, O God, please be Merciful to me, that I may listen to Your Glorious Praises, O Imperishable Lord. ||2||

ਸੁਹੀ (ਮਃ ੫) ਛੰਤ (੬) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੮

Raag Suhi Guru Arjan Dev

ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥

Karorr Hasath Thaeree Ttehal Kamaavehi Charan Chalehi Prabh Maarag Raam ||

Please give me millions of hands to serve You, God, and let my feet walk on Your Path.

ਸੁਹੀ (ਮਃ ੫) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੫

Raag Suhi Guru Arjan Dev

ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥

Bhav Saagar Naav Har Saevaa Jo Charrai This Thaarag Raam ||

Service to the Lord is the boat to carry us across the terrifying world-ocean.

ਸੁਹੀ (ਮਃ ੫) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੬

Raag Suhi Guru Arjan Dev

ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥

Bhavajal Thariaa Har Har Simariaa Sagal Manorathh Poorae ||

So cross over the terrifying world-ocean, meditating in remembrance on the Lord, Har, Har; all wishes shall be fulfilled.

ਸੁਹੀ (ਮਃ ੫) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੬

Raag Suhi Guru Arjan Dev

ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ॥

Mehaa Bikaar Geae Sukh Oupajae Baajae Anehadh Thoorae ||

Even the worst corruption is taken away; peace wells up, and the unstruck celestial harmony vibrates and resounds.

ਸੁਹੀ (ਮਃ ੫) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੭

Raag Suhi Guru Arjan Dev

ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥

Man Baanshhath Fal Paaeae Sagalae Kudharath Keem Apaarag ||

All the fruits of the mind's desires are obtained; His creative power is infinitely valuable.

ਸੁਹੀ (ਮਃ ੫) ਛੰਤ (੬) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੭

Raag Suhi Guru Arjan Dev

ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥੩॥

Kahu Naanak Prabh Kirapaa Keejai Man Sadhaa Chalai Thaerai Maarag ||3||

Says Nanak, please be Merciful to me, God, that my mind may follow Your Path forever. ||3||

ਸੁਹੀ (ਮਃ ੫) ਛੰਤ (੬) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੮

Raag Suhi Guru Arjan Dev

ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥

Eaeho Var Eaehaa Vaddiaaee Eihu Dhhan Hoe Vaddabhaagaa Raam ||

This opportunity, this glorious greatness, this blessing and wealth, come by great good fortune.

ਸੁਹੀ (ਮਃ ੫) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੮

Raag Suhi Guru Arjan Dev

ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥

Eaeho Rang Eaeho Ras Bhogaa Har Charanee Man Laagaa Raam ||

These pleasures, these delightful enjoyments, come when my mind is attached to the Lord's Feet.

ਸੁਹੀ (ਮਃ ੫) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੯

Raag Suhi Guru Arjan Dev

ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥

Man Laagaa Charanae Prabh Kee Saranae Karan Kaaran Gopaalaa ||

My mind is attached to God's Feet; I seek His Sanctuary. He is the Creator, the Cause of causes, the Cherisher of the world.

ਸੁਹੀ (ਮਃ ੫) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੯

Raag Suhi Guru Arjan Dev

ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥

Sabh Kishh Thaeraa Thoo Prabh Maeraa Maerae Thaakur Dheen Dhaeiaalaa ||

Everything is Yours; You are my God, O my Lord and Master, Merciful to the meek.

ਸੁਹੀ (ਮਃ ੫) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੦

Raag Suhi Guru Arjan Dev

ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥

Mohi Niragun Preetham Sukh Saagar Santhasang Man Jaagaa ||

I am worthless, O my Beloved, ocean of peace. In the Saints' Congregation, my mind is awakened.

ਸੁਹੀ (ਮਃ ੫) ਛੰਤ (੬) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੦

Raag Suhi Guru Arjan Dev

ਕਹੁ ਨਾਨਕ ਪ੍ਰਭਿ ਕਿਰਪਾ ਕੀਨੀ ਚਰਣ ਕਮਲ ਮਨੁ ਲਾਗਾ ॥੪॥੩॥੬॥

Kahu Naanak Prabh Kirapaa Keenhee Charan Kamal Man Laagaa ||4||3||6||

Says Nanak, God has been Merciful to me; my mind is attached to His Lotus Feet. ||4||3||6||

ਸੁਹੀ (ਮਃ ੫) ਛੰਤ (੬) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੧

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੮੧

ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥

Har Japae Har Mandhar Saajiaa Santh Bhagath Gun Gaavehi Raam ||

Meditating on the Lord, the Lord's Temple has been built; the Saints and devotees sing the Lord's Glorious Praises.

ਸੁਹੀ (ਮਃ ੫) ਛੰਤ (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੨

Raag Suhi Guru Arjan Dev

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥

Simar Simar Suaamee Prabh Apanaa Sagalae Paap Thajaavehi Raam ||

Meditating, meditating in remembrance of God, their Lord and Master, they discard and renounce all their sins.

ਸੁਹੀ (ਮਃ ੫) ਛੰਤ (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੨

Raag Suhi Guru Arjan Dev

ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਉਤਮ ਬਾਣੀ ॥

Har Gun Gaae Param Padh Paaeiaa Prabh Kee Ootham Baanee ||

Singing the Glorious Praises of the Lord, the supreme status is obtained. The Word of God's Bani is sublime and exalted.

ਸੁਹੀ (ਮਃ ੫) ਛੰਤ (੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੩

Raag Suhi Guru Arjan Dev

ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥

Sehaj Kathhaa Prabh Kee Ath Meethee Kathhee Akathh Kehaanee ||

God's Sermon is so very sweet. It brings celestial peace. It is to speak the Unspoken Speech.

ਸੁਹੀ (ਮਃ ੫) ਛੰਤ (੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੪

Raag Suhi Guru Arjan Dev

ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥

Bhalaa Sanjog Moorath Pal Saachaa Abichal Neev Rakhaaee ||

The time and the moment were auspicious, blessed and true, when the eternal foundation of this Temple was placed.

ਸੁਹੀ (ਮਃ ੫) ਛੰਤ (੭) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੪
Raag Suhi Guru Arjan Dev

ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥

Jan Naanak Prabh Bheae Dhaeiaalaa Sarab Kalaa Ban Aae ||1||

O servant Nanak, God has been kind and compassionate; with all His powers, He has blessed me. ||1||

ਸੁਹੀ (ਮਃ ੫) ਛੰਤ (੭) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੫
Raag Suhi Guru Arjan Dev

ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥

Aanandhaa Vajehi Nith Vaajae Paarabreham Man Voothaa Raam ||

The sounds of ecstasy vibrate through me continuously. I have enshrined the Supreme Lord within my mind.

ਸੁਹੀ (ਮਃ ੫) ਛੰਤ (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੫
Raag Suhi Guru Arjan Dev

ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥

Guramukhae Sach Karanee Saaree Binasae Bhram Bhai Jhoothaa Raam ||

As Gurmukh, my lifestyle is excellent and true; my false hopes and doubts are dispelled.

ਸੁਹੀ (ਮਃ ੫) ਛੰਤ (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੬
Raag Suhi Guru Arjan Dev

ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥

Anehadh Baanee Guramukh Vakhaanee Jas Sun Sun Man Than Hariaa ||

The Gurmukh chants the Bani of the unstruck melody; hearing it, listening to it, my mind and body are rejuvenated.

ਸੁਹੀ (ਮਃ ੫) ਛੰਤ (੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੬
Raag Suhi Guru Arjan Dev

ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥

Sarab Sukhaa This Hee Ban Aaeae Jo Prabh Apanaa Kariaa ||

All pleasures are obtained, by that one whom God makes His Own.

ਸੁਹੀ (ਮਃ ੫) ਛੰਤ (੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੭
Raag Suhi Guru Arjan Dev

ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥

Ghar Mehi Nav Nidhh Bharae Bhanddaaraa Raam Naam Rang Laagaa ||

Within the home of the heart are the nine treasures, filled to overflowing. He has fallen in love with the Lord's Name.

ਸੁਹੀ (ਮਃ ੫) ਛੰਤ (੭) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੭

Raag Suhi Guru Arjan Dev

ਨਾਨਕ ਜਨ ਪ੍ਰਭ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥

Naanak Jan Prabh Kadhæ N Visarai Pooran Jaa Kae Bhaagaa ||2||

Servant Nanak shall never forget God; his destiny is perfectly fulfilled. ||2||

ਸੁਹੀ (ਮਃ ੫) ਛੰਤ (੭) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੮

Raag Suhi Guru Arjan Dev

ਛਾਇਆ ਪ੍ਰਭਿ ਛਤ੍ਰਪਤਿ ਕੀਨੀ ਸਗਲੀ ਤਪਤਿ ਬਿਨਾਸੀ ਰਾਮ ॥

Shhaaeiaa Prabh Shhathrapath Keenhee Sagalee Thapath Binaasee Raam ||

God, the King, has given me shade under His canopy, and the fire of desire has been totally extinguished.

ਸੁਹੀ (ਮਃ ੫) ਛੰਤ (੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੮

Raag Suhi Guru Arjan Dev

ਦੁਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥

Dhookh Paap Kaa Ddaeraa Dtaathaa Kaaraj Aaeiaa Raasee Raam ||

The home of sorrow and sin has been demolished, and all affairs have been resolved.

ਸੁਹੀ (ਮਃ ੫) ਛੰਤ (੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੯

Raag Suhi Guru Arjan Dev

ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥

Har Prabh Furamaaeiaa Mittee Balaeiaa Saach Dharam Punnn Faliaa ||

When the Lord God so commands, misfortune is averted; true righteousness, Dharma and charity flourish.

ਸੁਹੀ (ਮਃ ੫) ਛੰਤ (੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੧ ਪੰ. ੧੯

Raag Suhi Guru Arjan Dev